

Adinath Textiles Limited

Regd. Office & Works: Village Bholapur, P.O. Sahabana, Chandigarh Road, Ludhiana - 141 123 India

CIN: L17115PB1979PLC003910 Tel #: 0161-6574125, 2685270

Mob. #: 98761-00948

E-mail: atl@shreyansgroup.com website: www.adinathtextiles.com

ATL/SCY/2018-19/ 92

02.02.2019

To

Bombay Stock Exchange Ltd. Phiroze Jeejeebhoy Towers, Dalal Street, Mumbai 400 001

SUBJECT- NEWSPAPER ADVERTISEMENT

Dear Sir,

Please find enclosed herewith notice(s) of Board Meeting published in Economic Times (English) and Desh Sewak (Punjabi) Newspapers.

You are requested to take the same on your records.

Thanking you,

Yours Faithfully,

FOR ADINATH TEXTILES LIMITED

PARMINDER SINGH
COMPANY SECRETARY AND COMPLIANCE OFFICER

Encl.: a/above

ACS-43115



Future Group

Hires US' Palantir for Customer

Sagar.Malviva

. Data

Mumbai: Future Group has tied up with American data mining firm Palantir Technologies, which will provide the country's biggest listed retailer with analyses of data on shoppers' con-

sumption and buving

@timesgroup.com

frequency patterns. Founded by PayPal's Peter Thiel, Palantir Technologies earlier worked for US National Security Agency for the Pentagon and CIA. Backed by the CIA's not-for-profit venture capital firm, it generates about half its revenue from the US government but has other clients as well such as Fiat Chrysler Automobiles and Airbus. "They will analyse customers' data at an extremely micro level and such detailing will provide insights in customer trends and shopping habits," said Kishore Biyani, CEO. Future Group.

4000

SHREYANS HIVANCIAL AND CAPITAL SERVICES LIMITED Regd. Office: Shree Rishabh Paper Mill Premises, Village Banah, Nawanshahar (Punjab) • 144 522 Tel. + 91 1881-273627, 273628, Fax: +91 1881-273645 Email: sfcs141@gmail.com Website: www.sfcsl.co.in CIN: L65921PB1984PLC005967

COMPANY NOTICE

Pursuant to regulation 47 read with regulation 29 of the SEBI (LODR). Regulations, 2015, Notice is hereby given that a Meeting of the Board of Directors of the Company shall be held on Wednesday, the 13" day of February 2019, inter alia to consider Un-audited Financial Results for the quarter & nine months ended 31" December, 2018. Pursuant to Regulation 47(2) of the above said regulations, the said notice can be accessed on Company's website at www.sfcsl.co.in and also on the portal of Metropolitan Stook Exchange of India Ltd. i.e. www.mssi.in.

For Shreyans Financial and Capital Services Limited

Place : Ludhiana Dated : 31-01-2019 Kirti Kumar Jain Director & CED (DIN: 00932391)

ADINATH TEXTILES LIMITED

Regd. Office: Village Bholapur, P.O. Sahabana, Chandigarh Road, Ludhiana- 141 123 Tel.: +91 161-2685270, 9876100948 End. alphysiographics Westandhukse CIN: L17115PB1979PLC003910

COMPANY NOTICE

Pursuant to regulation 47 read with regulation 29 of the SEBI (LODR) Regulations, 2015, Notice is hereby given that a Meeting of the Board of Directors of the Company shall be held on Tuesday, the 12° day of February, 2019, inter alia to consider Un-audited Financial Results for the quarter & nine months ended 31° December, 2018. Pursuant to regulation 47(2) of the above said regulations, the said notice can be accessed on Company's website at

www.adinathtextiles.com and also on the

portal of Bombay Stock Exchange at

www.bseindia.com.
For Adinath Textiles Limited

Place : Ludhiana Dated : 31-01-2019 Parminder Singh Company Secretary ACS 43115



S. No.	Particulars
1	Revenue from operations
2	Net Profit for the period (before tax, exceptional items and share of profit/(loss) of joint venture)
3	Net Profit for the period before tax (after exceptional Items and sh of profit/(loss) of joint venture)
4	Net Profit for the period after tax, Exceptional items and share of profiles of joint venture
5	Net Profit for the period after tax (after non controlling interest, sho of profit/(loss) of joint venture and Exceptional Items)
6	Total Comprehensive Income for the period (Comprising Profit for t period (after tax) and Other Comprehensive Income (after tax))
7	Paid-up equity share capital (Face Value of ₹ 1 each)
8	Other equity*
9	Earnings per share (Face value of ₹ 1 each) (not annualised)
	(a) Basic
	(b) Diluted

Other Equity as on 31 March, 2018 was ₹ 5,530.37

ਦੇਸ਼ ਸੇਵਕ ਕਲਾਸੀਫਾਈਡ ਇਸ਼ਤਿਹਾ

ਚੰਡੀਗੜ੍ਹ, ਸ਼ਨੀਵਾਰ, 2 ਫਰਵਰੀ, 2019

newsdeshsewak@gmail.com

ਬੇਦਖਲ ਕਰਦੇ ਹਾਂ। ਇਸ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ।

🖛 ਮੈਂ, ਨੇਕ ਸਿੰਘ ਪੁੱਤਰ ਸੰਤਾ ਸਿੰਘ, ਨਿਵਾਸੀ ਪਿੰਡ ਸਿਬਲ ਝੱਲੀਆਂ ਜ਼ਿਲਾ ਰੋਪੜ ਸੂਚਿਤ ਕਰਦਾ ਹਾਂ ਕਿ ਮੇਰਾ ਲੜਕਾ ਭਾਗ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਮੇਰੇ ਕਹਿਣੇ ਤੋਂ ਬਾਹਰ ਹਨ। ਮੈਂ ਇਨ੍ਹਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਨ੍ਹਾਂ ਨਾਲ ਲੈਣ-ਦੇਣ ਕਰਨ ਵਾਲਾ ਖਦ ਜ਼ਿੰਮੇਵਾਰ ਹੋਵੇਗਾ।

🕶 ਮੈਂ, ਸੁਭਾਸ਼ ਚੰਦਰ ਪੁੱਤਰ ਲਾਲ ਚੰਦ, ਵਾਸੀ ਕੋਟਕਪਰਾ (ਫਰੀਦਕੋਟ) ਬਿਆਨ ਕਰਦਾ ਹਾਂ ਮੇਰਾ ਲੜਕਾ

ਪਾਵਰ ,ਪੀਤਮ ਸਿੰਘ ਪੱਤਰ ਸੰਤਾ ਸਿੰਘ ਵਾਸੀ ਦਰਾਜ,ਤਹਿਸੀਲ ਤਪਾ ਜ਼ਿਲਾ ਬਰਨਾਲਾ ਦੇ ਨਾਂ 'ਤੇ ਚਲਦਾ ਹੈ। ਉਸਨੂੰ ਗੁਰਜੇਟ ਸਿੰਘ ਪੁੱਤਰ ਪੀਤਮ ਸਿੰਘ ਵਾਸੀ ਦਰਾਜ ਨੇ ਆਪਣੇ ਨਾਂ ਕਰਨ ਦੀ ਦਰਖਾਸਤ ਇਸ ਦਫਤਰ ਵਿਚ ਦਿੱਤੀ ਹੈ। ਜੇਕਰ ਕਿਸੇ ਨੂੰ ਇਤਰਾਜ ਹੈ ਤਾਂ 10 ਦਿਨਾਂ ਦੇ ਅੰਦਰ ਕਰ ਸਕਦਾ ਹੈ। ਉਪੰਰਤ ਨਾਂ ਬਦਲੀ ਕਰ ਦਿੱਤੀ ਜਾਵੇਗੀ।

ਵੱਲੋਂ, ਸਹਾਇਕ ਕਾਰਜਕਾਰੀ ਇਜੀਨੀਅਰ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਦਫਤਰ ਸਬ ਭਵੀਜਨ।

🕶 ਮੈਂ', ਮੇਹਰ ਚੈਦ ਸਿੰਗਲਾ ਪੁੱਤਰ ਸ਼ਾਂਤੀ ਸਰਪ ਸਿੰਗਲਾ,

ਜ਼ੈਪਾਲ ਨੂੰਹ ਸ਼ੀਮਾ ਗਣੀ ਮੇਰੇ ਭੂਜਿਵੇਂ ਸੂਬੀ-34/63-64. ਸਾਂਤ ਪਾਰਕ ਕਰਜ਼ਦਾਰ ਰਕਮ ਦੀ ਅਦਾਇਗੀ ਕਰਨ ਵਿਚ ਅਸਵਲ ਪਾਏ ਗਏ, ਕਰਜ਼ਦਾਰ ਨੂੰ ਖਾਸਕਰ ਅਤੇ ਆਮ ਜਨਤਾ ਨੂੰ ਨੌਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸਾਈ ਜਾਇਦਾਦਾਂ ਦਾ ਕਬਜ਼ਾ ਦੱਸੇ ਐਕਟ ਦੀ ਧਾਰਾ 13(4) ਦੇ ਨਾਲ ਪੜ੍ਹੇ ਜਾਂਦੇ ਰੂਲ 8 ਤਹਿਤ

ਮਿਲੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਮਿਤੀ 28 ਜਨਵਰੀ 2019 ਨੂੰ ਲੈ ਲਿਆ ਹੈ। ਜਾਇਦਾਦ ਦੇ ਮਾਲਕ/ਗਰੈਟਰ ਨੂੰ ਬੇਨਤੀ ਹੈ ਕਿ ਉਹ ਇਸ ਨੋਟਿਸ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ ਗਿਰਵੀ ਜਾਇਦਾਦ ਜੋ ਕਿ ਫਿਜੀਕਲ ਕਬਜ਼ੇ ਤਹਿਤ ਹੈ, ਨੂੰ ਜ਼ਾਂਤੀਪੁਰਵਕ ਖਾਲੀ ਕਰ ਦੇਣ ਅਤੇ ਬੈਂਕ ਦੇ ਸਪੂਰਦ ਕਰਨ ਤਾਂ ਜੋ ਸਰਫੇਸੀ ਐਕਟ 2002 ਦੇ ਸੈਕਸਨ 14 ਤਹਿਤ ਮਾਣਯੋਗ ਜ਼ਿਲ੍ਹਾ ਮੈਜਿਸਟਰੇਟ ਦੀ ਦੇਖ-ਰੇਖ ਵਿਚ ਕਿਸੇ ਜ਼ੋਰ ਜਬਰਦਸ਼ਤੀ ਦੀ ਵਰਤੋਂ ਨਾ ਕਰਨੀ ਪਵੇ।

ਕਰਜ਼ਦਾਰਾਂ ਤੇ ਗਰੈਟਰਾਂ ਖਾਸਕਰ ਅਤੇ ਜਨਤਾ ਨੂੰ ਆਮ ਤੌਰ 'ਤੇ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਇਸ ਜਾਇਦਾਦ ਨਾਲ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਨਹੀਂ ਕੀਤਾ ਜਾ ਸਕਦਾ ਅਤੇ ਅਜਿਹਾ ਕਰਨ ਵਾਲਾ ਇੰਡੀਅਨ ਬੈਂਕ ਦਾ 9,36,732/- (ਨੇ ਲੱਖ ਛੱਤੀ ਹਜ਼ਾਰ ਸੋਰ ਸੋ ਬੱਤੀ ਰੁਪਏ) ਸਮੇਤ ਮਿਤੀ 27.01.2019 ਰੱਕ ਦਾ ਵਿਆਜ ਅਤੇ ਮਿਤੀ 28.01.019 ਤੋਂ ਬਣਦਾ ਵਿਆਜ ਦਾ ਦੇਣਦਾਰ ਹੋਵੇਗਾ।

ਜਾਈਦਾਦ ਦਾ ਵੇਰਵਾ (ਇਡੀਅਨ ਵੈਂਕ ਦੀ ਬਾਖਾ ਨਾਭਾ ਨਾਲ ਗਿਰਵੀ)

ਸਾਰੇ ਤੋਂ ਅਹਿਮ ਹਿੱਸਿਆਂ ਵਿਚੋਂ ਰਹਾਇਸ਼ੀ ਜਾਇਦਾਦ ਮਿਣਤੀ ਹਕੋ-3ਐਮ-3ਐਸ ਜੋ 100 ਵਰਗ ਗਜ਼ ਜਿਸਦਾ ਖੇਵਟ ਨੂੰ. 41, ਖਤੌਨੀ No.64, Khasara No.79//2/2(0-9),2/3(0-11),3/1(3-16), 3/2(4-4), 8(8-0), 9(8-0), 7(8-0), 10/2/1(0-5), 11/1(2-15), ਜਮਾਬਿਦੀ ਸਾਲ 1995-96 ਅਨੁਸਾਰ ਸਥਿਤੀ ਮੁਰਬੀ ਇਨਕਲੇਵ, ਬੁਹੀ ਰੋਡ, ਨਾਭਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ (ਪੰਜਾਬ) ਅਤੇ ਇਸ 'ਤੇ ਮਕਾਨ ਸ੍ਰੀ ਲਵ ਕੁਮਾਰ ਪੁੱਤਰ ਸ਼੍ਰੀ ਨਰਿੰਦਰ ਕੁਮਾਰ ਦੇ ਨਾਂ ਹੈ, ਰਾਹੀਂ ਸੇਲ ਡੀਡ ਨੈ. 2685 ਰਜਿ. ਮਿਡੀ 24.10 2016 ਜੋ ਕਿ ਸਬ ਰਜਿਸਟਰਾਰ, ਨਾਭਾ, ਜ਼ਿਲ੍ਹਾ ਪਟਿਆਲਾ ਵਿਖੇ ਦਰਜ ਹੈ, ਚਾਰਦੀਵਾਰੀ ਪੁਰਬ ਸ੍ਰੀ ਅਨਿਲ ਕੁਮਾਰ ਦੀ ਜਾਇਦਾਦ, ਪੱਛਮ. ਖਾਲੀ ਪਲਾਟ ਉਤਰ. ਰੋਡ, ਦੱਖਣ. ਖੁੱਲਾ ਪਲਾਟ।

ਮਿਰੀ: 28.01.19

ਸਬਾਨ : ਨਾਭਾ

ਅਧਿਕਾਰਤ ਅਫ਼ਸਰ

ਚੰਡੀਗੜ੍ਹ ਪੁਸ਼ਾਸਨ ਇਜੀਨੀਅਰਿਗ ਵਿਭਾਗ

ਯੂ. ਟੀ. ਚੰਡੀਗੜ ਈ ਟੈਂਡਰ ਨੋਟਿਸ

ੀਬੈੱਟੇਕ ਤੇਣ ਕੇ ਅਧਾਰ 'ਤੇ ਕਾਰਤ ਦੇ ਰਾਸ਼ਣਗ।ਤੀ ਨੂੰ ਸਨਮੁੱਖ ਰੱਖਦੇ ਤੋਏ ਇਸੀਨੀਅਰਿਗ ਵਿਵਾਗ ਯੂਟੀ ਚੈਵੀਗਤ ਨਾਲ ਸਦੀਬੱਧ /ਯੋਗ ਨੇਕੇ

ਸੀ ਗੁਰਬਿੰਦਰ ਸਿੰਘ, ਮੁੰਤਰ ਮ੍ਰਿਤਕ 3 ਦੇ ਸੀਮਤੀ ਸੁਖਬਿੰਦਰ ਕੌਰ ਪਟਨੀ ਸ੍ਰੀ ਗੁਰਬਿੰਦਰ ਸਿੰਘ, ਨੂੰਹ, 3 ਅ ਜਿਸ ਗਗਨਵੀਪ ਕੌਰ ਮੁੱਤਰੀ ਸ੍ਰੀ ਗੁਰਬਿੰਦਰ ਸਿੰਘ, ਪੇਰੀ। ਸੁਵ ਸ੍ਰੀਮਤੀ ਸੁਖਬਿੰਦਰ ਕੌਰ ਖੁਵ ਅਤੇ ਜਿਸ, ਗਗਨਵੀਪ ਕੌਰ ਜੀਪੀਏ ਨ ਦੱਸਿਆ ਕਿ ਸ੍ਰੀ ਗੁਰਸ਼ਰਨ ਸਿੰਘ ਅਤੇ ਜੀ ਗੁਰਬਿੰਦਰ ਸਿੰਘ ਦੀ ਮੌਤ ਮਿਕੀ 19:05 2005 ਅਤੇ 25:06 2002 ਨੂੰ ਹੈ ਗਈ ਹੈ। ਉਨ੍ਹਾਂ ਨੇ ਉਪਰ ਵੱਸੇ ਮਰਾਨ ਦਾ 100 ਵਿਸਦੀ ਹਿੱਸੇ ਦੇ ਮਲਕਾਨਾ ਹੱਕ ਸਵਾ ਸ੍ਰੀ ਗੁਰਸ਼ਰਨ ਸਿੰਘ ਦੀ ਰਜਿਸਟਰਡ ਵਜੀਅਤ ਮਿਤੀ 08.05.2000 ਅਤੇ ਸ੍ਰੀ ਗੁਰਵਿਦਰ ਸਿੰਘ ਪੁੱਤਰ ਸਵ. ਸ੍ਰੀ ਗੁਰਸ਼ਹਨ ਸਿੰਘ ਦੀ ਬਿਨਾਂ ਵਸੀਅਰ ਮੌਤ ਦੇ ਅਧਾਰ 'ਤੇ ਆਪਦੇ ਨਾਂ ਤਬਦੀਲ ਕਰਨ ਦੀ ਬੇਨਤੀ ਕੀਤੀ ਹੈ।

ਜੋ ਕਿਸੇ ਨੂੰ ਮ੍ਰਿਤਕ ਦੇ ਉੱਪਰ ਦੱਸੇ ਕਾਨੂੰਨੀ ਵਾਰਿਸ਼ਾਂ ਤੋਂ ਇਲਾਵਾ ਕਿਸੇ ਹੋਰ ਕਾਰਿ ਬਾਰੇ ਪਤਾ ਹੋਵੇਂ ਤਾਂ ਅਸਟੇਟ ਦਫ਼ਤਰ, ਸ਼ੈਕਟਰ 17, ਜ ਟੀ , ਚੰਡੀਗੜ੍ਹ, ਨੂੰ ਵੇਕਨ ਸੁਚਿਤ ਕਰੇ। ਜੇ ਕਿਸੇ ਨੂੰ ਬਿਨੈਕਾਰ ਦੇ ਨਾਂ 'ਤੇ ਉਬਤ ਜਾਇਦਾਦ ਦਾ ਹਿਸਾ ਰਚਦੀਨ ਕਰਨ ਦੇ ਇੰਦਰਾਜ਼ 'ਤੇ ਕੋਈ ਇਰਹਾਜ਼ ਹੈ ਤਾਂ ਉਹ ਜਿਸ ਵਿਸ਼ਤਿਹਾਰ ਹੈ ਛਪਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਇਸ ਦਵਤਰ ਵਿੱਚ ਲਿਖਰੀ ਤੋਰ ਤੇ ਮਿਸਟਰੈਂਟ/ਨੋਟਕੀ ਤਸਦੀਕ ਕੀਤੇ ਐਵੀਡੀਵਟ ਦੇ ਤੁਪ ਵਿਚ ਇਤਰਾਜ਼ ਦਰਜ਼ ਕਰਾ ਸਕਦਾ ਹੈ। ਇੱਵ ਨਾ ਹੋਣ ਦੀ ਸੂਤਤ ਵਿੱਚ ਉਕਤ ਜਾਇਦਾਦ ਦਾ ਹਿੱਤ ਕਾਨੂੰਨੀ ਵਾਗਿਸ ਦੇ ਨਾਂ ਤਬਦੀਲ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ (ਕਾਰ ਦਾ ਕੋਈ ਦਾਅਵਾ ਬਾਅਦ ਵਿੱਚ ਮੰਨਿਆ ਨਹੀਂ ਜਾਵੇਗਾ।

ਸ਼ੀ ਰਾਕੇਸ਼ ਕੁਮਾਰ ਪਿਲੀ, ਪੀਸ਼ੀਐਜ ਅਹਿਸਟੈਂਟ ਅਸਟੇਟ ਆਫਿਸ਼ਰ, ਅਸਟੇਟ ਅਕਸਰ ਯੂ.ਟੀ., ਚੰਡੀਗੜ੍ਹ ਦੀਆਂ ਸਕਤੀਆਂ ਦੀ ਕਰਤੋਂ ਕਰਦੇ ਹੋਏ।



ਜੀ ਐਸ ਆਟੋ ਇੰਟਰਨੈਸ਼ਨਲ ਲਿਮ ਜੀਐਸ ਅਸਟੇਟ ਪੀਓ ਬਾਕਸ 711, ਜੀਟੀ ਰੋਡ ਲਧਿਆਣਾ 141003 (ਇੰਡੀਆ) ਵਨ : 0091-161-2511001-5 (5 Lines)

Fax: 0091-161-2510885

ਆਦੀਨਾਥ ਟੈਕਸਟਾਈਲਜ਼ ਲਿਮ ਰਜ਼ਿ ਦਫ਼ਤਰ ਪਿੰਡ ਕੋਲਾਪੁਰ ਡਾਕਖਾਨਾ ਸਾਹਬਾਨਾ ਚੰਡੀਗੜ ਰੋਡ. ਲਹਿਆਣਾ 141123

ਕੀਰਤੀ ਕੁਮਾਰ ਜੈਨ

(DIN: 00932391)

ਸ਼ੇਯਾਂਸ ਫਾਈਨੈਸ਼ਿਅਲ ਅਤੇ ਕੈਪਿਟਲ ਸਰਵਿਸਜ਼ ਲਿਮਿਟੇਫ

ਰਜ਼ਿ ਦਫ਼ਤਰ ਸ੍ਰੀ ਰਿਸਬ ਪੇਖਰ ਮਿਲ ਪ੍ਰੀਮਿਸਜ਼

ਪਿੰਡ ਬਨਾ, ਨਵਾਂ ਸ਼ਹਿਰ, ਪੰਜਾਬ-144522

el: +91 1881-273627, 273628, Fax : +91-1881-27364

mall: sfcs1141@gmail.com Website: www.sfcsl.co.

CIN: L65921PB1984PLC005967

ਕੰਪਨੀ ਨੋਟਿਸ

ਸੋਬੀ (ਐਲ.ਓ.ਡੀ.ਆਰ.) ਰੈਗੁਲੇਸ਼ਨਜ਼, 2015 ਦੀ

ਰੈਗੂਲੇਸ਼ਨ 47 ਅਤੇ 29 ਦੇ ਅਨੁਸਾਰ ਸੂਚਿਤ ਕੀਤਾ

ਜਾਂਦਾ ਹੈ ਕਿ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼

ਦੀ ਮੀਟਿੰਗ ਬੁੱਧਵਾਰ, 13 ਵਰਵਰੀ, 2019 ਨੂੰ 31

ਦਸੰਬਰ, 2018 ਨੂੰ ਖਤਮ ਹੋਏ ਤਿਮਾਹੀ ਅਤੇ ਨੌ

ਮਹੀਨਿਆਂ ਦੇ ਅਣ-ਪੜਤਾਲੇ ਨਤੀਇਆਂ ਤੇ ਵਿਚਾਰ

ਰੈਗੂਲੇਸ਼ਨ 47(2) ਦੇ ਅਨੁਸਾਰ ਓਪਰੋਕਤ ਨੋਟਿਸ

ਕੰਪਨੀ ਦੀ ਵੈਬੱਸਾਈਟ www.sfcsl.co.in ਅਤੇ ਮੈਟਰੋ

ਪੋਲਿਟਿਅਨ ਸਟਾਕ ਐਕਸਚੈਂਜ਼ ਆਫ ਇੰਡੀਆ ਲਿਮ.

ਦੀ ਵੈਬੱਸਾਈਟ www.msei.in ਤੇ ਵੀ ਉਪੱਲਬਧ ਹੈ।

ਸਥਾਨ : ਲੁਧਿਆਣਾ ਭਾਈਰੋਕਟਰ ਅਤੇ ਸੀ.ਈ.ਓ.

ਸ਼ੇਯਾਂਸ ਵਾਈਨੈਸਿਅਨ ਅਤੇ ਕੈਪਿਟਨ ਸਰਵਿਸਜ਼ ਨਿਮਿਟੇਸ਼

ਕਰਨ ਲਈ ਹੋਵੇਗੀ।

ਮਿਤੀ : 31-01-2019

Tel.: +91 161-2685270. 9876100948 mail: atligativeyanagroup.com Website: www.admathtextiles.co CIN: L17115PB1979PLC003910

ਕਪਨੀ ਨੌਟਿਸ

ਸੇਬੀ (ਐਲ.ਓ.ਡੀ.ਆਰ.) ਰੈਗੁਲੇਸ਼ਨਜ਼, 2015 ਦੀ ਰੈਗੂਲੇਸ਼ਨ 47 ਅਤੇ 29 ਦੇ ਅਨੁਸਾਰ ਸੁਚਿਤ ਕੀਤਾ ਜਾਂਦਾ ਹੈ ਕਿ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ ਦੀ ਮੀਟਿੰਗ ਮੰਗਲਵਾਰ, 12 ਫਰਵਰੀ, 2019 ਨੂੰ 31 ਦਸੰਬਰ, 2018 ਨੂੰ ਖਤਮ ਹੋਏ ਤਿਮਾਹੀ ਅਤੇ ਨੇ ਮਹੀਨਿਆਂ ਦੇ ਅਣ-ਪੜਤਾਲੇ ਨਤੀਜ਼ਿਆਂ ਤੇ ਵਿਚਾਰ ਕਰਨ ਲਈ ਹੋਵੇਗੀ।

ਰੈਗਲੇਸ਼ਨ 47(2) ਦੇ ਅਨੁਸਾਰ ਓਪਰੋਕਤ ਨੋਟਿਸ ਕੰਪਨੀ ਦੀ ਵੈਬੱਸਾਈਟ www.adinathtextiles.com ਅਤੇ ਬੰਬਈ ਸਟਾਕ ਐਕਸਰੈੱਜ਼ ਲਿਮ, ਦੀ ਵੈਬੱਸਾਈਟ www.bseindia.com ਤੇ ਵੀ ਉਪੱਲਬਧ ਹੈ।

ਲਈ ਆਦੀਨਾਬ ਟੈਕਸਟਾਈਲਜ਼ ਲਿਮ

ਸਥਾਨ : ਲਧਿਆਣਾ ਮਿਤੀ: 31-01-2019 ਸਹੀ/ ਪ੍ਰਰਮਿੰਦਰ ਸਿੰਘ (ਕੰਪਨੀ ਸਕੱਤਰ) ACS 43115 ੁਾਰੀ ਲੋਕਾਂ ਨੂੰ ਕੈਂਪ ਦੌਰਾਨ ਜਾਗਰਕ

ਬਾਲਾਟਰੀ ਪੇਸ਼ਕਸ਼ਾਂ ਤੋਂ ਬੱਚ ਕੇ ਰਹਿਣ ਸਿਲਈ ਕਿਹਾ। ਪਿੰਡ ਦੇ ਸਰਪੰਚ ਚਮਲ ਤੇ ਲਾਲ ਨੇ ਬੈਂਕ ਵੱਲੋਂ ਦਿੱਤੀ ਬਡਮਲੀ ^{ਜਾ}ਜਾਣਕਾਰੀ ਦੀ ਸਲਾਘਾ ਕੀਤੀ।

ਫਰਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਉਕਤ ਜਾਣਕਾਰੀ ਸਕੂਲ ਦੇ ਚੇਅਰਮੈਨ ਬਲਦੇਵ ਕਿਸ਼ਨ ਅਰੋੜਾ ਨੇ ਪੱਤਰਕਾਰਾਂ ਨੇ ਦਿੱਤੀ। ਸੀ ਅਰੋੜਾ ਨੇ ਕਿਹਾ ਕਿ ਸਲਾਨਾਂ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਦਮ ਸੀ ਵਿਜੇ ਚੋਪੜਾ ਸ਼ਿਰਕਤ ਕਰਨਗੇ।

ਮਹਿਗਲ) ਐਸ. ਐਸ. ਪੀ. [†] ਜਾਣਕਾਰੀ ਦਿੰਦਿਆਂ ਆਂ ਦੇ ਦਿਸ਼ਾ ਨਿਰਦੇਸ਼ਾਂ .) ਜਸਵੀਰ ਸਿੰਘ, ਡੀ. ਵਿੰਦਰ ਸਿੰਘ ਚੀਮਾ, ਡੀ. ਾਰਕੋਟਿਕ ਸੈਲ ਖੇਨਾ ਦੇ ਰ ਸਿੰਘ ਸਮੇਤ ਪਲਿਸ ਏਰਾਹਾ ਵਿਖੇ ਹਾਈ-ਟੈਕ ਅਕਤੀਆਂ ਤੇ ਵਹੀਕਲਾਂ ਜੀ ਕਿ ਇਸੇ ਜੌਕਾਨ ਮਨਾ ਘਿਰਾਓ ਲਈ ਕੀਤੀਆ ਜਾਇਜਾ ਲਿਆ ਗਿਆ। ਏ ਸਬਾ ਪਧਾਨ ਬਲਰਾਜ ਦਿਰ ਸਿੰਘ ਬੋਦਲ,ਜਿਲ੍ਹਾ ਦੇਵ ਸਿੰਘ ਧੱਗਾ ਜਨਰਲ ਰਮੈਂਨ ਗਰਦਿਆਲ ਸਿੰਘ ਲ ਸਿੰਘ ਨੇ ਕਿਹਾ ਕਿ ੀਂ ਸੋਧ ਜਨ 1995 ਤੋਂ ਕਲ ਸਿੱਖਿਆ ਬੋਰਡ ਵਲੋਂ ਐਸਸੀ ਵਿਦਿਆਂਰਥੀਆਂ ਖਿਆਂ ਫੀਸ ਵਾਪਸ

ਈ.ਵੀ-9041 ਨੂੰ ਰੋਕ ਕੇ ਚੈਕ ਕੀਤਾ ਤਾਂ ਕਾਰ ਚਾਲਕ ਕਮਲ ਵਰਮਾ ਪੱਤਰ ਅਸ਼ੋਕ ਕਮਾਰ ਵਰਮਾ ਵਾਸੀ ਗਰ ਹਰਕਿਸ਼ਨ ਨਗਰ ਮਲੇਰਕੋਟਲਾ ਰੋਡ ਖੋਨਾ ਦੀ ਤਲਾਸ਼ੀ ਕਰਨ 'ਤੇ ਕਾਰ ਵਿੱਚੋਂ 10 ਕਿਲੋਂ ਚਾਂਦੀ ਦੇ ਗਹਿਣੇ ਬਰਾਮਦ ਹੋਏ।

ਉਨਾਂ ਦੱਸਿਆ ਕਿ ਕਾਰ ਚਾਲਕ ਗਹਿਣਿਆਂ ਸੰਬੰਧੀ ਮੌਕੇ 'ਤੇ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕਿਆ। ਜਿਸ ਸਬੰਧੀ ਅਮਿਤ ਗੋਇਲ ਈ.ਟੀ.ਓ ਮੋਬਾਇਲ ਵਿੰਗ ਮੋਹਾਲੀ ਨੂੰ ਮੌਕੇ 'ਤੇ ਬਲਾ ਕੇ ਗਹਿਣਿਆ ਸਮੇਤ ਉਕਤ ਵਿਅਕਤੀ ਨੇ ਅਰਾਕੀ ਕਾਰਵਾਰੀ ਕਾਰੀ ਉਦਦਾ ਦੇ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਵਿਧਾਨਿਕ ਮੰਗਾਂ ਨਾ ਮੰਨੀਆ ਗਈਆਂ ਤਾਂ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਨੂੰ ਮੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਗੜਦੀਵਾਲਾ,ਗੁਰਮੁੱਖ ਸਿੰਘ ਬਲਾਲਾ,ਜਸਵੀਰ ਸਿੰਘ ਦਸ਼ਹਾ,ਕਸ਼ਮੀਰ ਸਿੰਘ ਦਸ਼ਹਾ,ਗੁਰਮੁੱਖ ਸਿੰਘ ਡੱਫਰ ਸਰਿੰਦਰ ਕੁਮਾਰ ਪੱਸੀ ਕੰਢੀ ਰੇਸ਼ਮ ਸਿੰਘ,ਕਰਨੈਲ ਸਿੰਘ,ਤੇਜਾ ਸਿੰਘ,ਬਲਵਿੰਦਰ ਸਿੰਘ,ਸੰਜੀਵ ਕਮਾਰ,ਲਖਵੀਰ ਸਿੰਘ ,ਹਰਪਾਲ ਭੱਟੀ,ਦੇਸ ਰਾਜ,ਨਰਿੰਦਰ ਸਿੰ,ਸੰਤੋਖ ਸਿੰਘ,ਕੁਲਦੀਪ ਸਿੰਘ,ਕਸ਼ਮੀਰ ਸਿੰਘ ਆਦਿ ਹਾਜਰ ਸਨ।

ਗੁਰੂ ਗਰੰਥ ਸਾਹਿਬ ਦੀ ਹੋਈ ਆਮਦ

(ਸਤਿਨਾਮ ਬੜੈਚ) ਸੀ ਜਿ:) ਪੰਜਾਬ ਵੱਲੋਂ ਸਮੂਹ ਲ ਧੰਨ ਧੰਨ ਸ਼੍ਰੀ ਗੁਰੂ 642ਵੇਂ ਪਕਾਸ਼ ਪੂਰਬ ਨੂੰ ਮੇ ਹੋਣ ਵਾਲੇ ਰਾਜ ਪੱਧਰੀ ਪਧਾਨ ਲੁਧਿਆਣਾ ਇੱਕ, ਸਿਕੰਦਰ ਸਿੰਘ ਪ੍ਰਧਾਨ ਸਰਕਲ ਮੁੱਲਾਂਪੁਰ, ਗੁਰਮੇਲ ਸਿੰਘ ਪੰਡੋਰੀ, ਜਤਿੰਦਰ ਸਿੰਘ ਮਲਕਪੁਰ, ਮਨਜੀਤ ਸਿੰਘ ਘਮਨੇਵਾਲ, ਸੁਰਿਦਰ ਸਿੰਘ ਰਾਜੂ ਸਰਪੰਚ ਕੈਲਪੁਰ, ਜੀਤਾ ਪੰਚ ਚੰਗਣਾਂ ਅਤੇ ਸਵਰਨ ਗੋਂਸਪਰੀ ਆਦਿ ਹਾਜਰ ਸਨ।